



निक्षेप बीमा और प्रत्यय गारंटी निगम

DEPOSIT INSURANCE AND CREDIT GUARANTEE CORPORATION

(भारतीय रिज़र्व बैंक की संपूर्ण स्वामित्ववाली सहायक) Wholly owned subsidiary of the Reserve Bank of India)

ਕਲੇਮ ਸੈਟਲਮੈਂਟ ਡਿਪਾਰਟਮੈਂਟ/Claim Settlement Department

ਫਰਵਰੀ 04, 2020

ਡਿਪਾਜ਼ਿਟ ਇੰਸ਼ੁਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (DICGC) ਦੁਆਰਾ ਸਾਰੇ ਬੀਮਾਯੁਕਤ ਬੈਂਕਾਂ ਵਿੱਚ ਜਮ੍ਹਾਂਕਰਤਾਵਾਂ ਲਈ ਬੀਮਾ ਕਵਰੇਜ ਨੂੰ 5 ਲੱਖ ਰੁਪਏ (ਪੰਜ ਲੱਖ ਰੁਪਏ) ਤੱਕ ਵਧਾਉਣਾ

ਕਿਰਪਾ ਕਰਕੇ ਸੁਰਖੀਆਂ ਵਾਲੇ ਵਿਸ਼ੇ 'ਤੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ 4 ਫਰਵਰੀ, 2020 ਦੀ ਪ੍ਰੈਸ ਰਿਲੀਜ਼ ਨੰਬਰ 2019-2020/1878 ਨੂੰ ਵੇਖੋ। ਕਵਰੇਜ ਵਾਧਾ ਉਹਨਾਂ ਸਾਰੇ ਬੀਮਾਯੁਕਤ ਬੈਂਕਾਂ 'ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ 04 ਫਰਵਰੀ, 2020 ਤੋਂ ਪ੍ਰਭਾਵੀ ਤੌਰ 'ਤੇ ਲਿਕਵਿਡੇਸ਼ਨ/ਅਮਲਗੋਮੇਸ਼ਨ/ਅਲੀਨੀਕਰਨ ਅਧੀਨ ਰੱਖਿਆ ਜਾਵੇਗਾ।

2. ਇਹ ਕਿਰਪਾ ਕਰਕੇ ਨੋਟ ਕੀਤਾ ਗਿਆ ਹੈ ਕਿ ਬੈਂਕਾਂ ਲਈ ਬੀਮੇ ਵਿੱਚ ਵਾਧਾ ਜਿਨ੍ਹਾਂ ਨੇ ਪਹਿਲਾਂ ਹੀ ਡੀਰਜਿਸਟਰ ਕੀਤਾ ਹੋਇਆ ਹੈ ਅਤੇ ਜਿਸਦਾ ਲਾਇਸੈਂਸ ਫਰਵਰੀ 04, 2020 ਤੋਂ ਪਹਿਲਾਂ ਰੈਗੂਲੇਟਰ ਦੁਆਰਾ ਰੱਦ ਕੀਤਾ ਗਿਆ ਹੈ, ਅਜਿਹੇ ਬੈਂਕਾਂ ਲਈ ਲਾਗੂ ਨਹੀਂ ਹੋਵੇਗਾ। ਅਜਿਹੇ ਬੈਂਕਾਂ ਦੀ ਡਿਪਾਜ਼ਿਟ ਕਵਰੇਜ 1 ਲੱਖ ਰੁਪਏ (ਇੱਕ ਲੱਖ ਰੁਪਏ) 'ਤੇ ਬਣੀ ਰਹੇਗੀ ਭਾਵੇਂ ਦਾਅਵੇ ਜਮ੍ਹਾਂ ਕੀਤੇ ਗਏ ਹਨ (ਪ੍ਰਕਿਰਿਆ ਅਧੀਨ) ਜਾਂ ਅਜੇ ਜਮ੍ਹਾਂ ਕੀਤੇ ਜਾਣੇ ਹਨ। ਇਸ ਵਿੱਚ ਉਹ ਬੰਦ ਬੈਂਕ ਵੀ ਸ਼ਾਮਲ ਹਨ ਜੋ ਮੁਕੱਦਮੇ ਅਧੀਨ ਹਨ ਜਾਂ ਜਿਨ੍ਹਾਂ ਦੀਆਂ ਅਪੀਲਾਂ ਬੈਂਕਿੰਗ ਰੈਗੂਲੇਸ਼ਨ ਐਕਟ, 1949 (AACs) ਦੀ ਧਾਰਾ 22(5) ਅਧੀਨ ਲੰਬਿਤ ਹਨ।

(D.K. Nalband ਡੀ.ਕੇ. ਨਲਬੰਦ)

Dy. General Manager ਉਪ-ਜਨਰਲ ਮੈਨੇਜਰ

Press Release: 2019-20/ CSD-3

ਪ੍ਰੈਸ ਰਿਲੀਜ਼: 2019-20/CSD-3

Claim Settlement Department

ਕਲੇਮ ਸੈਟਲਮੈਂਟ ਡਿਪਾਰਟਮੈਂਟ

Press Release (PR)

ਪ੍ਰੈਸ ਰਿਲੀਜ਼